

ਲੀਡਜ਼ ਗ੍ਰੈਨਵਿੱਲ ਦੀ ਸਭ ਤੋਂ ਵੱਧ ਤੇਜ਼ੀ ਨਾਲ ਵੱਧ ਰਹੀ ਮਿਊਂਸਪੈਲਟੀ ਨੈਰਥ ਗ੍ਰੈਨਵਿੱਲ (North Grenville) ਬੇਸ਼ਕ ਆਰਥਿਕ ਵਿਕਾਸ ਦੀਆਂ ਵੱਡੀਆਂ ਸੰਭਾਵਨਾਵਾਂ ਦੀ ਆਸ ਦਿੰਦੀ ਹੈ। ਇਹ ਮਿਊਂਸਪੈਲਟੀ ਬਹੁਤ ਲਾਹੇਵੰਦ ਥਾਂ - ਔਟਵਾ (Ottawa) ਅੰਤਰਰਾਸ਼ਟਰੀ ਹਵਾਈ ਅੱਡੇ ਅਤੇ ਅਮਰੀਕਾ ਦੀ ਸੀਮਾ ਜੌਨਸਟਾਊਨ (Johnstown) ਤੋਂ 20 ਮਿੰਟ ਦੀ ਦੂਰੀ - 'ਤੇ ਸਥਿਤ ਹੈ। 16,451 ਲੋਕਾਂ ਦੇ ਇਸ ਸੰਵੇਦਨਸ਼ੀਲ ਭਾਈਚਾਰੇ ਵਿਚ ਪੌੜੂ ਅਤੇ ਛੋਟੇ ਸ਼ਹਿਰ ਦੇ ਸਭਿਆਚਾਰਾਂ ਦਾ ਅਦੁੱਤੀ ਸੁਮੇਲ ਮਿਲਦਾ ਹੈ ਅਤੇ ਇੱਥੋਂ ਦੇ ਲੋਕ ਉੱਚੇ ਦਰਜੇ ਦੇ ਜੀਵਨ, ਕੁਦਰਤੀ ਵਿਰਾਸਤ, ਲੋੜੀਂਦੀਆਂ ਸੇਵਾਵਾਂ, ਚੰਗੇ ਵਿਕਾਸ ਆਦਿ ਦਾ ਆਨੰਦ ਮਾਣਦੇ ਹਨ।



ਨੈਰਥ ਗ੍ਰੈਨਵਿੱਲ ਇੱਕ 'ਹਰਿਆਵਲਾ ਅਤੇ ਵੱਧ ਰਿਹਾ' ਭਾਈਚਾਰਾ ਹੈ ਜਿੱਥੇ ਕਈ ਤਰ੍ਹਾਂ ਦਾ ਰਿਹਾਇਸ਼ੀ ਅਤੇ ਵਪਾਰਕ ਵਿਕਾਸ ਹੋ ਰਿਹਾ ਹੈ ਅਤੇ ਜਿੱਥੇ ਹਾਈਵੇ 416 ਦੇ ਨਾਲ ਵਿਕਸਤ ਜ਼ਮੀਨ ਲਗਦੀ ਹੈ। ਕੈਂਪਟਵਿੱਲ (Kemptville) ਦੇ ਕੇਂਦਰੀ ਡਾਊਨ ਟਾਊਨ ਵਿਚ ਮਿਊਂਸਪੈਲਟੀ ਦੀਆਂ ਵਪਾਰਕ ਪ੍ਰਾਪਰਟੀਆਂ ਹਨ ਜੋ ਵਾਤਾਵਰਨ ਲਈ ਚੰਗੇ, ਸਾਫ ਸੁਥਰੇ ਅਤੇ ਸਿਰਜਨਾਤਮਕ ਬਿਜ਼ਨਸਾਂ ਲਈ ਆਦਰਸ਼ਕ ਹਨ। ਨੈਰਥ ਗ੍ਰੈਨਵਿੱਲ ਵਿਚ ਯੂਨੀਵਰਸਿਟੀ ਆਫ ਗੁਐਲਫ ਦਾ ਕੈਂਪਟਵਿੱਲ ਕੈਂਪਸ ਅਤੇ ਫਰਗੂਸਨ ਫੋਰੈਸਟਰੀ ਸੈਂਟਰ (Ferguson Forestry Centre) ਹਨ। ਇੱਥੋਂ ਦੇ ਲੋਕਾਂ ਨੂੰ ਓਨਟੈਰੀਓ ਦੇ ਸਭ ਤੋਂ ਵਧੀਆ ਸਕੂਲਾਂ ਵਿਚੋਂ ਆਪਣੇ ਦੋ ਸਕੂਲਾਂ, ਲਗਾਤਾਰ ਪਰਗਤੀ ਕਰ ਰਹੇ ਕੈਂਪਟਵਿੱਲ ਡਿਸਟ੍ਰਿਕਟ ਹਸਪਤਾਲ ਜਿਸ ਵਿਚ ਡਾਕਟਰਾਂ ਦੀ ਸੰਖਿਆ ਵੱਧਦੀ ਜਾ ਰਹੀ ਹੈ, ਉੱਚੇ ਦਰਜੇ ਦੀਆਂ ਮਨੋਰੰਜਨ ਸਹੂਲਤਾਂ ਅਤੇ ਇੱਕ ਨਵੀਂ ਲਾਇਬ੍ਰੇਰੀ ਤੇ ਮਾਣ ਹੈ। ਕਾਉਂਟੀ ਰੋਡ 43 ਤੇ 300,000 ਵਰਗ ਫੁਟ ਖੇਤਰਫਲ ਵਾਲਾ ਕੈਂਪਟਵਿੱਲ ਕਾਲੋਨੇਡ (Kemptville Colonnade) ਨਾਂ ਦਾ ਬਹੁਤ ਵੱਡਾ ਰਿਟੇਲ ਅਹਾਤਾ ਬਣ ਰਿਹਾ ਹੈ ਜਿਸ ਵਿਚ ਵਾਲ-ਮਾਰਟ, ਸਟੋਪਲਜ਼ ਅਤੇ ਸਕੋਸ਼ਿਆ ਬੈਂਕ ਵੀ ਹਨ। ਕਾਲੋਨੇਡ ਡਿਵੈਲਪਮੈਂਟ (Colonnade Development) ਵੱਲੋਂ ਇਹ ਰਿਟੇਲ ਵਪਾਰ ਦਾ ਵਧੀਆ ਮੌਕਾ ਹੈ।

ਕੁੱਲ ਆਬਾਦੀ: 16,451 (Statistic Canada Census 2016)

ਜਨਵਰੀ ਵਿਚ ਔਸਤ ਤਾਪਮਾਨ: -8 °C (27 °F)

ਜੁਲਾਈ ਵਿਚ ਔਸਤ ਤਾਪਮਾਨ: 26 °C (70 °F)

ਔਸਤ ਸਾਲਾਨਾ ਵਰ੍ਹਣ (ਮੀਂਹ, ਬਰਫ ਆਦਿ): 784 mm rain, 198 cm snow

ਪ੍ਰਤਿ ਵਿਅਕਤੀ ਆਮਦਨੀ: \$104,421

ਔਸਤ ਪਰਿਵਾਰਕ ਆਮਦਨੀ: \$116,042


ਬੇਰੁਜ਼ਗਾਰੀ ਦੀ ਔਸਤ ਦਰ: 5-6 %

ਹਾਈ ਸਕੂਲ ਪਾਸ ਬਾਲਗ ਵਿਅਕਤੀ: 3,745

ਕਾਲਜ ਜਾਂ ਯੂਨੀਵਰਸਿਟੀ ਦੀ ਡਿਗਰੀ ਵਾਲੇ ਬਾਲਗ: 7,900

2 ਬੈਂਡਰੂਮ ਵਾਲੇ ਅਪਾਰਟਮੈਂਟ ਦਾ ਮਹੀਨੇ ਦਾ ਔਸਤ ਕਿਰਾਇਆ: \$1,155

ਔਸਤ 3 ਬੈਂਡਰੂਮ ਵੱਖ ਬੰਗਲਾ: \$369,847



ਵਧੇਰੇ ਜਾਣਕਾਰੀ:

Brian Carré, ਮੁੱਖ ਪ੍ਰਸ਼ਾਸਨਕ ਅਧਿਕਾਰੀ (CAO)

ਨੈਰਥ ਗ੍ਰੈਨਵਿੱਲ

P.O. Box 130, 285 County Road 44; Kemptville, Ontario, K0G 1J0 Canada

613-258-9596 / bcarre@northgrenville.on.ca